



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax: :0181-2224727
Email: dc.jal@punjabmail.gov.in

ਹੁਕਮ

ਕੋਵਿਡ-19 (ਕਰੋਨਾ ਵਾਇਰਸ) ਵਾਇਰਸ ਵੱਲੋਂ ਪੂਰੇ ਵਿਸ਼ਵ ਵਿੱਚ ਦਹਿਸ਼ਤ ਫੈਲਾਈ ਹੈ। ਜਿਸ ਨੂੰ ਸਰਕਾਰ ਵੱਲੋਂ ਵੀ ਮਹਾਂਮਾਰੀ ਬਿਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਨੇ ਆਪਣੇ ਪੈਰ ਭਾਰਤ ਵਿੱਚ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੋ ਚੁੱਕੀ ਹੈ।

ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ-4/ਐਮ.ਏ ਮਿਤੀ 23-03-2020 ਰਾਂਹੀ ਜਿਲ੍ਹਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਇਹਨਾਂ ਹੁਕਮਾਂ ਵਿੱਚ ਮ੍ਰਿਤਕ ਵਿਅਕਤੀਆਂ ਦੇ ਅੰਤਿਮ ਸੰਸਕਾਰ ਜਾਂ ਦਫਨਾਉਣ ਦੀ ਰਸਮਾਂ ਨੂੰ ਮੁੱਖ ਰੱਖਦੇ ਹੋਏ ਕਰਫਿਊ ਦੌਰਾਨ ਇਸ ਦਫਤਰ ਦੇ ਪੱਤਰ ਨੰ 5696-5715/ਐਮ.ਸੀ-4/ਐਮ.ਏ ਮਿਤੀ 09-04-2020 ਰਾਂਹੀ ਹੁਕਮ ਜਾਰੀ ਕੀਤੇ ਸਨ। ਜਿਸ ਦੀ ਲਗਾਤਾਰਤਾ ਵਿੱਚ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਹੈਲਥ-IV ਬਰਾਂਚ) ਦੇ ਮੀਮੇ ਨੰਬਰ 14/7/2020-4HB4/1057 ਮਿਤੀ: 10-04-2020 ਰਾਂਹੀ ਹਦਾਇਤਾਂ ਮੁਤਾਬਿਕ ਹੇਠ ਅਨੁਸਾਰ ਅੰਸ਼ਿਕ ਸੇਧ ਕੀਤੀ ਜਾਂਦੀ ਹੈ:-

1. ਜੇਕਰ ਕਿਸੇ ਕੋਵਿਡ-19 ਨਾਲ ਗ੍ਰਸਿਤ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਸਬੰਧਤ ਹਸਪਤਾਲ ਮ੍ਰਿਤਕ ਦੇਹ ਨੂੰ ਭਾਰਤ ਸਰਕਾਰ ਦੀ ਗਾਈਡਲਾਈਨ ਵਿੱਚ ਦਰਸਾਏ ਪ੍ਰੋਟੋਕਾਲ ਮੁਤਾਬਿਕ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਤਿਆਰ ਕਰੇਗਾ।
2. a) ਡਿਊਟੀ ਤੇ ਮੌਜੂਦ ਡਾਕਟਰ ਫੋਰੈਂਸਿਕ ਡਾਕਟਰ ਨੂੰ ਸੂਚਿਤ ਕਰੇਗਾ ਜੇ ਲਪੇਟੀ ਅਤੇ ਕੀਟਾਣੂ-ਰਹਿਤ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਹਸਪਤਾਲ ਵਿੱਚ ਡਿਊਟੀ ਤੇ ਮੁਰਦਾ ਘਰ ਦੇ ਕਰਮਚਾਰੀਆਂ ਨੂੰ ਬੁਲਾਏਗਾ ਅਤੇ ਬੰਦ ਵਾਹਨ 'ਤੇ ਲੋਡ ਕਰਨ ਅਤੇ ਮੁਰਦਾ ਘਰ ਚ ਸਿਫਟ ਕਰਨ ਲਈ ਇਸ ਨੂੰ ਇਕ ਕੀਟਾਣੂ-ਰਹਿਤ ਸ਼ਿਫਟਿੰਗ ਟਰਾਲੀ 'ਤੇ ਸਿਫਟ ਕਰੇਗਾ। ਮੌਰਚੁਰੀ ਵਿੱਚ ਕੰਮ ਕਰਦੇ ਕਰਮਚਾਰੀ ਪੋਰਟੇਕੋਲ ਦੇ ਅਨੁਸਾਰ ਸੁਰੱਖਿਆ ਉਪਕਰਣ ਸਿਹਤ ਵਿਭਾਗ ਵੱਲੋਂ ਦਿੱਤੇ ਜਾਣਗੇ। ਹਸਪਤਾਲ ਜ਼ਿਲਾ ਪ੍ਰਸ਼ਾਸਨ ਨੂੰ ਅਜਿਹੀਆਂ ਮੌਤ ਬਾਰੇ ਸਾਰੇ ਵੇਰਵਿਆਂ ਦੇ ਨਾਲ ਸੂਚਿਤ ਕਰੇਗਾ।
b) ਮੈਡੀਕਲ ਕਾਲਜ ਦੀ ਬਜਾਏ ਜੇਕਰ ਮੌਤ Isolation Centre ਵਿੱਚ ਹੋ ਜਾਂਦੀ ਹੈ ਤਾਂ ਸਬੰਧਤ ਹਸਪਤਾਲ ਅਥਾਰਟੀ ਸੀਲਡ ਕੀਟਾਣੂ-ਰਹਿਤ ਮ੍ਰਿਤਕ ਦੇਹ ਨੂੰ ਤੁਰੰਤ ਹਸਪਤਾਲ ਦੇ ਮੁਰਦਾ ਘਰ ਵਿੱਚ ਸਿਫਟ ਕਰਵਾਏਗਾ। ਜੇਕਰ ਮੁਰਦਾ ਘਰ Isolation Facility ਦਾ ਹਿੱਸਾ ਨਹੀਂ ਹਨ ਤਾਂ ਅਜਿਹੇ ਹਾਲਾਤਾਂ ਵਿੱਚ ਹੈਲਥ ਅਥਾਰਟੀਜ਼ ਮੁਰਦਾ ਘਰ ਦੀ ਚੋਣ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਉਕਤ ਮੁਰਦਾ ਘਰ ਵਿੱਚ ਸਿਫਟ ਕਰਨਗੇ।
3. ਪੀੜਤ ਵਿਅਕਤੀ ਦੀ ਮੌਤ ਹੋਣ ਉਪਰੰਤ ਸਿਵਲ ਸਰਜਨ, ਜਲੰਧਰ ਜਲਦ ਤੋਂ ਜਲਦ ਜਿਲ੍ਹਾ ਮੈਜਿਸਟਰੇਟ, ਜਲੰਧਰ ਨੂੰ ਸੂਚਿਤ ਕਰਨਗੇ। ਜੇਕਰ ਮ੍ਰਿਤਕ ਕਿਸੇ ਹੋਰ ਜਿਲ੍ਹੇ ਨਾਲ ਸਬੰਧਤ ਹੋਵੇ ਤਾਂ ਅਜਿਹੀ ਸੂਰਤ ਵਿੱਚ ਉਸ ਦੇ ਜਿਲ੍ਹਾ ਮੈਜਿਸਟਰੇਟ ਨੂੰ ਵੀ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ।
4. ਮ੍ਰਿਤਕ ਦੇਹ ਅੰਤਿਮ ਸੰਸਕਾਰ ਅਤੇ ਅੰਤਿਮ ਰਸਮਾਂ ਦੇ ਲਈ ਮੁਰਦਾ ਘਰ ਤੋਂ ਸਮਸ਼ਾਨ ਘਾਟ ਤੱਕ ਦੇਹ ਨੂੰ ਲੈ ਕੇ ਜਾਣ ਵਾਲੇ ਵਹੀਕਲ ਨਿਰਧਿਰਤ ਕਰਨ ਦੀ ਜਿਮੇਵਾਰੀ ਇਸ ਦਫਤਰ ਵੱਲੋਂ ਹੋਵੇਗੀ। ਸਬੰਧਤ ਨਗਰ ਕੌਂਸਲ/ਨਗਰ ਪੰਚਾਇਤ ਅੰਤਿਮ ਸੰਸਕਾਰ ਸਬੰਧੀ ਸਾਰੇ ਇੰਤਜਾਮ ਕਰਨਗੇ।
5. ਉਕਤ ਸਾਰੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ ਹੇਠ ਲਿਖੇ ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ:-
i. ਜੇਕਰ ਪਰਿਵਾਰ ਜਾਂ ਰਿਸ਼ਤੇਦਾਰ ਅੰਤਿਮ ਸੰਸਕਾਰ ਦੀ ਰਸਮ ਕਰਨੀ ਚਾਹੁੰਦਾ ਹੈ ਤਾਂ ਸਬੰਧਤ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ ਸੰਸਕਾਰ ਸਬੰਧੀ ਸਾਰੇ ਪ੍ਰੋਟੋਕਾਲ ਮੁਤਾਬਿਕ ਸਾਰੇ ਇੰਤਜਾਮ ਕਰਵਾਉਣਗੇ।
ii. ਜੇਕਰ ਪਰਿਵਾਰ ਜਾਂ ਰਿਸ਼ਤੇਦਾਰ ਮ੍ਰਿਤਕ ਦਾ ਅੰਤਿਮ ਸੰਸਕਾਰ ਸਮੇਂ ਉਥੇ ਮੌਜੂਦ ਹੋਣ ਪਰੰਤੂ ਕੋਈ ਵੀ ਅੰਤਿਮ ਸੰਸਕਾਰ ਸਬੰਧੀ ਰਸਮ ਨਹੀਂ ਕਰਨਾ ਚਾਹੁੰਦਾ ਤਾਂ ਅਜਿਹੀ ਸੂਰਤ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਸਾਰੀਆਂ ਰਸਮਾਂ ਮੁਤਾਬਿਕ ਸੰਸਕਾਰ ਦੀ ਰਸਮ ਪ੍ਰੋਟੋਕਾਲ ਮੁਤਾਬਿਕ ਨਿਭਾਉਣਗੇ।
iii. ਜੇਕਰ ਮ੍ਰਿਤਕ ਦੇ ਪਰਿਵਾਰ ਦਾ ਮੈਂਬਰ ਸੂਚਿਤ ਕਰਨ ਦੇ ਬਾਅਦ ਵੀ ਮ੍ਰਿਤਕ ਦੇਹ 48 ਘੰਟੇ ਦੇ ਅੰਦਰ ਅੰਦਰ ਕਲੇਮ ਕਰਨ ਨਹੀਂ ਆਉਂਦਾ ਤਾਂ ਅਜਿਹੀ ਸੂਰਤ ਵਿੱਚ Epidemic Control Act, 1897 ਦੇ ਤਹਿਤ ਮ੍ਰਿਤਕ ਦੇਹ ਨੂੰ Unclaimed ਮੰਨਿਆ ਜਾਵੇਗਾ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਸਾਰੀਆਂ ਰਸਮਾਂ ਮੁਤਾਬਿਕ ਸੰਸਕਾਰ ਦੀ ਰਸਮ ਪ੍ਰੋਟੋਕਾਲ ਮੁਤਾਬਿਕ ਨਿਭਾਉਣਗੇ।
iv. ਬਾਕੀ ਸਾਰੀਆਂ ਸ਼ਰਤਾਂ ਉਕਤ ਦਰਸਾਏ ਪੱਤਰ ਨੰ. 5696-5715/ਐਮ.ਸੀ-4/ਐਮ.ਏ ਮਿਤੀ 09-04-2020 ਅਨੁਸਾਰ ਹੀ ਰਹਿਣਗੀਆਂ।

ਜਿਲ੍ਹਾ ਮੈਜਿਸਟਰੇਟ,

ਜਲੰਧਰ।



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax: :0181-2224727
Email: dc.jal@punjabmail.gov.in

ਪਿੱਠ ਅੰਕਣ ਨੰ. 6238-6250 /ਐਮ.ਸੀ.4/ਐਮ.ਏ ਮਿਤੀ- 16.04.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ।
2. ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਚੰਡੀਗੜ੍ਹ।
3. ਕਮਿਸ਼ਨਰ ਜਲੰਧਰ ਮੰਡਲ, ਜਲੰਧਰ
4. ਕਮਿਸ਼ਨਰ ਆਫ ਪੁਲਿਸ ਜਲੰਧਰ ਅਤੇ ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
5. ਸਿਵਲ ਸਰਜਨ, ਜਲੰਧਰ
6. ਕਮਿਸ਼ਨਰ ਨਗਰ ਨਿਗਮ/ਕਾਰਜ ਸਾਧਕ ਅਫਸਰ, ਸਮੂਹ ਨਗਰ ਕੌਂਸਲ, ਨਗਰ ਪੰਚਾਇਤਾਂ, ਜਿਲ੍ਹਾ ਜਲੰਧਰ
7. ਡਿਪਟੀ ਡਾਇਰੈਕਟਰ ਸਥਾਨਕ ਸਰਕਾਰ, ਜਲੰਧਰ
8. ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਜਲੰਧਰ
9. ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ।
10. ਜਿਲ੍ਹਾ ਲੋਕ ਸਪੰਰਕ ਅਫਸਰ, ਜਲੰਧਰ
11. ਸੁਪਰਡੈਂਟ ਗਰੇਡ-1, ਪੀ.ਏ. ਟੂ ਡੀ.ਐਮ., ਸਟੈਨੇ ਟੂ ਏ.ਡੀ.ਐਮ, ਸਟੈਨੇ ਟੂ ਏ.ਸੀ(ਜ), ਸਟੈਨੇ ਟੂ ਏ.ਸੀ(ਸਿ)


ਵਾ. ਜਿਲ੍ਹਾ ਮੈਜਿਸਟਰੇਟ
ਜਲੰਧਰ।